

Meeting of Inter-Ministerial Coordination Group on Neighbouring Countries

April 12, 2022

ਗੁਆਂਢੀ ਦੇਸ਼ਾਂ ਬਾਰੇ ਅੰਤਰ-ਮੰਤਰਾਲੇ ਤਾਲਮੇਲ ਸਮੂਹ ਦੀ ਮੀਟਿੰਗ 12 ਅਪ੍ਰੈਲ, 2022

1. ਅੱਜ ਵਾਇਸ ਸਕੱਤਰ ਸ਼੍ਰੀ ਹਰਸ਼ਵਰਧਨ ਸ਼੍ਰੀਗਿਲਾ ਨੇ ਸਕੱਤਰ ਪੱਧਰ 'ਤੇ ਅੰਤਰ-ਮੰਤਰਾਲੇ ਤਾਲਮੇਲ ਸਮੂਹ (IMCG) ਦੀ ਪਹਿਲੀ ਮੀਟਿੰਗ ਬੁਲਾਈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਨਜ਼ਰੀਏ ਅਨੁਸਾਰ IMCG ਨੂੰ ਭਾਰਤ ਦੀ 'ਨੇਬਰਹੁੱਡ ਫਸਟ' ਨੀਤੀ ਨੂੰ ਮੁੱਖ ਧਾਰਾ ਦਾ ਦ੍ਰਿਸ਼ਟੀਕੋਣ ਬਣਾਉਣ ਲਈ ਉੱਚ-ਪੱਧਰੀ ਤੰਤਰ ਦੇ ਰੂਪ ਵੱਚਿ ਸਥਾਪਿਤ ਕੀਤਾ ਗਿਆ ਹੈ।

2. ਅੱਜ ਦੀ ਮੀਟਿੰਗ ਵੱਚਿ ਗ੍ਰਹਿ, ਵਣਜ, ਵਾੱਤ, ਮੱਛੀ ਪਾਲਣ ਦੇ ਮੰਤਰਾਲਿਆਂ/ਵਭਿਗਾਂ ਦੇ ਸਕੱਤਰਾਂ, ਰੱਖਿਆ, ਰੇਲਵੇ, ਆਰਥਿਕ ਮਾਮਲੇ, ਖਪਤਕਾਰ ਮਾਮਲੇ, ਖੇਤੀਬਾੜੀ ਅਤੇ ਕਸਿਨ ਭਲਾਈ, ਸੂਚਨਾ ਅਤੇ ਪ੍ਰਸਾਰਣ ਅਤੇ ਕੈਬਨਟਿ ਸਕੱਤਰੇਤ, ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ ਦੇ ਮੰਤਰਾਲਿਆਂ/ਵਭਿਗਾਂ ਅਤੇ ਹੋਰ ਸਬੰਧਤ ਏਜੰਸੀਆਂ ਦੇ ਨੁਮਾਇੰਦਿਆਂ ਸਮੇਤ ਸੀਮਾ ਸੁਰੱਖਿਆ ਬਲਾਂ ਦੇ ਮੁਖੀਆਂ ਨੇ ਭਾਗ ਲਿਆ। ਇਸ ਮੀਟਿੰਗ ਵੱਚਿ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਮਿਆਂਮਾਰ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਨਾਲ ਵਪਾਰ ਅਤੇ ਨਵਿਸ਼, ਸੰਪਰਕ, ਸਰਹੱਦੀ ਬੁਨਿਆਦੀ ਢਾਂਚਾ, ਇਮੀਗ੍ਰੇਸ਼ਨ, ਵਕਿਸ ਸਹਯੋਗ ਅਤੇ ਸਰਹੱਦੀ ਸੁਰੱਖਿਆ ਆਦਿ ਖੇਤਰਾਂ ਵੱਚਿ ਭਾਰਤ ਦੇ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਲੂਆਂ ਬਾਰੇ ਚਰਚਾ ਕੀਤੀ ਗਈ ਅਤੇ ਮਹੱਤਵਪੂਰਨ ਫੈਸਲੇ ਲਏ ਗਏ।

3. ਵਾਇਸ ਮੰਤਰਾਲੇ ਦੇ ਸਬੰਧਤ ਸਾਂਝਾ ਸਕੱਤਰਾਂ ਦੁਆਰਾ ਬੁਲਾਏ ਗਏ ਅੰਤਰ-ਮੰਤਰਾਲੇ ਜੁਆਇੰਟ ਟਾਸਕ ਫੋਰਸਜ਼ (JTF) IMCG ਨੂੰ ਮਦਦ ਦਿੰਦੇ ਹਨ। ਭਾਰਤ ਦੀ ਨੇਬਰਹੁੱਡ ਫਸਟ ਨੀਤੀ ਤਹਿਤ ਵੱਧ ਤੋਂ ਵੱਧ ਕਨੈਕਟੀਵਿਟੀ, ਮਜ਼ਬੂਤ ਅੰਤਰ-ਸੰਬੰਧ ਅਤੇ ਵੱਧ ਤੋਂ ਵੱਧ ਲੋਕ ਪੱਧਰੀ ਸੰਪਰਕ ਵਰਗੇ ਲਾਭ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲੇ, ਵਭਿਗ, ਭਾਰਤ ਸਰਕਾਰ ਅਤੇ ਸਬੰਧਤ ਰਾਜ ਸਰਕਾਰਾਂ ਦੀਆਂ ਸਬੰਧਤ ਏਜੰਸੀਆਂ ਦੇ ਤਾਲਮੇਲ ਨਾਲ ਪੂਰੇ ਸਰਕਾਰੀ ਢਾਂਚੇ ਦੁਆਰਾ ਜਤਨ ਕੀਤੇ ਜਾਂਦੇ ਹਨ। IMCG ਨਾਲ ਸਰਕਾਰ ਅੰਦਰ ਸੰਸਥਾਗਤ ਤਾਲਮੇਲ ਦੇ ਮਾਮਲੇ 'ਚ ਹੋਰ ਸੁਧਾਰ ਆਵੇਗਾ ਅਤੇ ਆਪਣੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਬਾਰੇ ਇਸ ਸਮੁੱਚੀ ਸਰਕਾਰੀ ਪਹੁੰਚ ਨੂੰ ਵਸਿਥਾਰਤ ਨਜ਼ਰੀਆ ਮਲਿੰਗਾ।

ਨਵੀ ਦਲਿੀ

12 ਅਪ੍ਰੈਲ, 2022

DISCLAIMER: This is an approximate translation. The original is available in English on MEA's website and may be referred to as the official press release.